

Launch of brochure outlining India's priorities as part of campaign for UNSC elected seat

05 June 2020

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸੀਟ ਦੀਆਂ ਚੋਣਾਂ ਬਾਰੇ ਮੁਹਿੰਮ ਦੇ ਹਿੱਸੇ ਵਜੋਂ ਭਾਰਤ ਦੀਆਂ ਤਰਜੀਹਾਂ ਦੀ ਰੂਪਰੇਖਾ ਦੇਣ ਵਾਲੀ ਪੁਸਤਿਕਾ ਦੀ ਲਾਂਚ

5 ਜੂਨ, 2020

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅੱਜ ਪਹਿਲਾਂ ਇੱਕ ਕਿਤਾਬਚਾ (ਬ੍ਰੋਸ਼ਰ) ਲਾਂਚ ਕੀਤਾ, ਜਿਸ ਅੰਦਰ 17 ਜੂਨ, 2020 ਨੂੰ ਹੋਣ ਵਾਲੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਚੋਣਾਂ ਵਿਚ ਸੀਟ ਹਾਸਿਲ ਕਰਨ ਨਾਲ ਜੁੜੀ ਆਪਣੀ ਆਉਂਦੀ ਮੁਹਿੰਮ ਲਈ ਭਾਰਤ ਦੀਆਂ ਤਰਜੀਹਾਂ ਬਾਰੇ ਦੱਸਿਆ ਗਿਆ।

ਏਸ਼ੀਆ-ਪ੍ਰਸ਼ਾਂਤ ਸਮੂਹ ਦੇ ਇੱਕੋ ਇੱਕ ਪ੍ਰਵਾਨਤ ਉਮੀਦਵਾਰ ਵਜੋਂ ਭਾਰਤ ਦੇ ਕਾਮਯਾਬ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਦਾ ਇਹ ਅੱਠਵਾਂ ਕਾਰਜਕਾਲ ਹੋਵੇਗਾ; ਦੋ ਸਾਲਾਂ ਦਾ ਇਹ ਕਾਰਜਕਾਲ ਜਨਵਰੀ, 2021 ਤੋਂ ਸ਼ੁਰੂ ਹੋਵੇਗਾ।

ਵਿਦੇਸ਼ ਮੰਤਰੀ ਨੇ ਆਪਣੀ ਟਿੱਪਣੀ ਵਿੱਚ ਸੁਰੱਖਿਆ ਪਰਿਸ਼ਦ ਨੂੰ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਮਾਮਲੇ ਵਿਚ ਦਰਪੇਸ਼ ਆਉਣ ਵਾਲੀਆਂ ਨਵੀਆਂ ਅਤੇ ਚਲੰਤ ਰਵਾਇਤੀ ਚੁਣੌਤੀਆਂ ਬਾਰੇ ਕੌਮਾਂਤਰੀ ਪ੍ਰਸੰਗ ਦਾ ਜ਼ਿਕਰ ਕੀਤਾ।

ਵਰਤਮਾਨ COVID -19 ਮਹਾਂਮਾਰੀ ਕਾਰਨ ਕੌਮਾਂਤਰੀ ਆਰਥਿਕ ਅਤੇ ਰਾਜਨੀਤਿਕ ਮਾਹੌਲ ਹੋਰ ਗੁੰਝਲਦਾਰ ਹੋ ਗਿਆ ਹੈ, ਜਿਸ ਦੇ ਕਾਰਨਾਂ ਵਿਚ ਸਥਾਨਕ, ਖੇਤਰੀ ਅਤੇ ਆਲਮੀ ਚੁਣੌਤੀਆਂ ਦਾ ਪ੍ਰਤੀਕਰਮ ਦੇਣ ਦੇ ਮਾਮਲੇ 'ਚ ਸਰਕਾਰਾਂ ਦੀ ਸਮਰੱਥਾ ਦਾ ਸੀਮਤ ਹੋਣਾ ਵੀ ਸ਼ਾਮਲ ਹੈ।

ਡਾ. ਜੈਸ਼ੰਕਰ ਨੇ ਭਾਰਤ ਦੀ ਸੰਜਮ ਦੇ ਹਾਮੀਦਾਰ, ਗੱਲਬਾਤ ਦੀ ਵਕਾਲਤ ਕਰਨ ਵਾਲੇ ਅਤੇ ਕੌਮਾਂਤਰੀ ਵਿਧਾਨ ਦੇ ਹਮਾਇਤੀ ਵਜੋਂ ਪੁਰਾਣੀ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੌਮਾਂਤਰੀ ਸਬੰਧਾਂ ਪ੍ਰਤੀ ਭਾਰਤ ਦਾ ਸਿਧਾਂਤਕ ਨਜ਼ਰੀਆ ਪੇਸ਼ ਕੀਤਾ, ਜਿਸਨੂੰ ਭਾਰਤ ਵੱਲੋਂ ਪਰਿਸ਼ਦ ਦੀ ਦੋ ਸਾਲਾਂ ਦੀ ਮੈਂਬਰੀ ਹਾਸਿਲ ਕੀਤੇ ਜਾਣ ਤੋਂ ਬਾਅਦ ਭਾਰਤੀ ਵਿਦੇਸ਼ ਨੀਤੀ ਦੇ ਅਹਿਲਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਲੈ ਕੇ ਜਾਣਗੇ।

ਕਿਤਾਬਚੇ ਦੇ ਤੌਰ 'ਤੇ ਜਾਰੀ ਕੀਤੇ ਗਏ ਤਰਜੀਹੀ ਦਸਤਾਵੇਜ਼ ਵਿੱਚ ਭਾਰਤ ਦੀਆਂ ਮੁੱਖ ਤਰਜੀਹਾਂ ਨਿਰਧਾਰਤ ਕੀਤੀਆਂ ਗਈਆਂ ਹਨ:

- i. ਤਰੱਕੀ ਦੇ ਨਵੇਂ ਮੌਕੇ
- ii. ਕੌਮਾਂਤਰੀ ਅੱਤਵਾਦ ਦਾ ਕਾਰਗਰ ਪ੍ਰਤੀਕਰਮ

iii. ਬਹੁਪੱਖੀ ਤੰਤਰ ਵਿੱਚ ਸੁਧਾਰ

iv. ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਪ੍ਰਤੀ ਵਿਆਪਕ ਨਜ਼ਰੀਆ

v. ਸਮਾਧਾਨਾਂ ਦੇ ਡਰਾਈਵਰ ਵਜੋਂ ਮਨੁੱਖੀ ਫੋਹ ਪ੍ਰਾਪਤ ਟੈਕਨੋਲੋਜੀ ਨੂੰ ਅੱਗੇ ਵਧਾਉਣਾ

ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਭਾਰਤੀ ਨਜ਼ਰੀਏ ਨੂੰ “ਪੰਜ S” ਨਿਰਧਾਰਤ ਕਰਨਗੇ:

- ਸਨਮਾਨ,
- ਸੰਵਾਦ,
- ਸਹਿਯੋਗ, ਅਤੇ
- ਸ਼ਾਂਤੀ, ਤਾਂ ਜੋ ਵਿਸ਼ਵਵਿਆਪੀ
- ਖੁਸ਼ਹਾਲੀ ਦੀ ਪ੍ਰਾਪਤੀ ਦੇ ਹਾਲਾਤ ਨੂੰ ਯਕੀਨੀ ਬਣਾਇਆ ਜਾ ਸਕੇ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਆਪਣੇ ਕਾਰਜਕਾਲ ਦੌਰਾਨ ਭਾਰਤ ਦਾ ਸਮੁੱਚਾ ਉਦੇਸ਼ ਹੋਵੇਗਾ N.O.R.M.S. ਦੀ ਪ੍ਰਾਪਤੀ: ਸੁਧਾਰੀ ਹੋਈ ਬਹੁਪੱਖੀ ਪ੍ਰਣਾਲੀ ਦਾ ਨਵਾਂ ਨਜ਼ਰੀਆ (a New Orientation for a Reformed Multilateral System)।

ਨਵੀਂ ਦਿੱਲੀ;

5 ਜੂਨ, 2020

DISCLAIMER: This is an approximate translation. The original is available in English on MEA's website and may be referred to as the official press release.